

‘ਝੁਲਣੇ ਮਹਿਲ’ ਨਾਲ ਸੰਬੰਧਿਤ ਫੋਟੋਆਂ ਦਾ ਵੇਰਵਾ:



ਚੌਤਰਫੀ ਨਵੀਂ ਡਿਉਢੀ ਉਸਾਰ ਕੇ ਵਿਸ਼ਾਲ ਕੀਤੀ ਜਾ ਰਹੀ ਸਮਾਧ ਦੀ ਗੁਰੂਦਵਾਰਾ-ਨੁਮਾ ਇਮਾਰਤ। ਗੱਭੇ ਸਫੇਦ ਰੰਗ ਵਿੱਚ ਕਲਸ ਤੇ ਮਮਟੀ ਵਾਲੀ ਅਸਲੀ ਇਮਾਰਤ ਹੈ।



ਇਮਾਰਤ ਦੀ ਖੱਬੀ ਬਾਹੀ; ਹੇਠਾਂ ਇੱਕ ਕੰਧ (ਝੁਲਣਾ ਮਹਿਲ?) ਵੀ ਦਿਖਾਈ ਦੇ ਰਹੀ ਹੈ। ਦੋ ਨਿਸ਼ਾਨ 'ਸਾਹਿਬ' ਵੀ ਦਿਖਾਈ ਦੇ ਰਹੇ ਹਨ।



'ਸਰੋਵਰ' ਦੀ ਇੱਕ ਹੋਰ ਫ਼ੋਟੋ। ਸਾਹਮਨੇ ਕੈਨੋਪੀ ਵਾਲੀ ਕੰਧ (ਝੁਲਣੇ ਮਹਿਲ?) ਹੈ।



'ਸਰੋਵਰ' ਦੇ ਕੰਢੇ ਉੱਤੇ ਉਸਰਿਆ ਹੋਇਆ ਗੁੰਬਦਦਾਰ ਛੱਤ ਵਾਲਾ ਕੋਠੜਾ।



ਸਰੋਵਰ ਉਸਾਰੀ-ਕਲਾ ਦਾ ਇੱਕ ਹੋਰ ਮਨਜ਼ਰ। ਕੰਢੇ ਉੱਤੇ ਬਣਿਆ ਪੱਧਰੀ ਛੱਤ ਵਾਲਾ ਇੱਕ ਕੋਠੜਾ ਅਤੇ ਚਾਰਦੀਵਾਰੀ ਦੀ ਸਜਾਵਟ ਦੇ ਛੋਟੀਆਂ ਮਹਿਰਾਬਾਂ ਵੀ ਦਿਖਾਈ ਦੇ ਰਹੀਆਂ ਹਨ।



‘ਸਰੋਵਰ’ ਦੀਆਂ ਦੋ ਬਾਹੀਆਂ ਉੱਤੇ ਉਸਾਰੇ ਗਏ ਚਬੂਤਰੇ ਜਿਨ੍ਹਾਂ ਉੱਤੇ ਗੁੰਬਦ-ਨੁਮਾ ਛੱਤ ਹੈ।



ਸਥਾਨ ਦਾ ਮਨ-ਲੁਭਾਉਣਾ ਇੱਕ ਹੋਰ ਦ੍ਰਿਸ਼।



ਸਰੋਵਰ’ ਦੇ ਨਕਸ਼ੇ ਦਾ ਇੱਕ ਹੋਰ ਦ੍ਰਿਸ਼: ਗੁੱਠ ਵਿੱਚ ਬਣੀ ਗੁੰਬਦਦਾਰ ਚਬੂਤਰੀ, ਗੁੰਬਦਦਾਰ ਛੱਤ ਵਾਲਾ ਕੋਠੜਾ ਅਤੇ ਇੱਕ ਛੋਟੀ ਮਹਿਰਾਬ ਜੋ ਚਾਰ ਦੀਵਾਰੀ ਦਾ ਸਿੰਗਾਰ ਹੈ।



ਪ੍ਰਾਚੀਨ ਉਸਾਰੀ-ਕਲਾ ਦੇ ਇਸ ਨਮੂਨੇ ਨੂੰ ਕੋਈ ਢੁੱਕਵਾਂ ਨਾਮ ਦੇਣ ਤੋਂ ਅਸੀਂ ਅਸਮਰੱਥ ਹਾਂ। ਨਾ ਹੀ ਇਸ ਦੀ ਉਪਯੋਗਤਾ (ਵਰਤੋਂ) ਦਾ ਹੀ ਕੁੱਝ ਪਤਾ ਲੱਗ ਸਕਿਆ ਹੈ।



‘ਸਰੋਵਰ’ ਦੀਆਂ ਗੁੱਠਾਂ ਉੱਤੇ ਉਸਾਰੇ ਹੋਏ ਗੁੰਬਦਦਾਰ ਚਬੂਤਰਿਆਂ ਵਿੱਚੋਂ ਇਕ।



ਬੀਬੀਆਂ ਦੇ ਇਸ਼ਨਾਨ ਕਰਨ ਵਾਸਤੇ ਨਵਾਂ ਉਸਾਰਿਆ ਗਿਆ ਪੋਣਾ ਜਿੱਥੇ ਨਹਾ ਕੇ ਪੁੱਤਰ ਦੀ ਦਾਤ ਦੀ ਬਖ਼ਸ਼ਿਸ਼ ਹੁੰਦੀ ਦੱਸੀ ਜਾਂਦੀ ਹੈ!



ਪੋਣੇ ਦੇ ਦਰਵਾਜ਼ੇ ਉੱਤੇ ਲੱਗਿਆ ਸਾਲਾਨਾ ਜੋੜ ਮੇਲੇ ਦਾ ਪੋਸਟਰ।



ੴ ਵਾਹਿਗੁਰੂ ਜੀ ਕੀ ਫਤਿਹ

ਆਮਿ ਸਹਾਈ ਰੋਮਾ ॥ ਸਦੇ ਕਾ ਸਚਾ ਏਆ ॥

ਸ੍ਰੀ ਮਾਨ ਸੰਤ ਬਾਬਾ ਭਾਮ ਸਿੰਘ ਜੀ, ਸ੍ਰੀ ਮਾਨ ਸੰਤ ਬਾਬਾ ਫੁਰਮਖ ਸਿੰਘ ਜੀ, ਸ੍ਰੀ ਮਾਨ ਸੰਤ ਬਾਬਾ ਸਾਧੂ ਸਿੰਘ ਜੀ, ਸ੍ਰੀ ਮਾਨ ਸੰਤ ਬਾਬਾ ਚੰਡਾ ਸਿੰਘ ਜੀ, ਸ੍ਰੀ ਮਾਨ ਸੰਤ ਬਾਬਾ ਖਤਰ ਸਿੰਘ ਜੀ ਬੀਰ ਸਾਹਿਬ ਵਾਲਿਆ ਦੀ ਪਵਿੱਤਰ ਯਾਦ ਦਿਓ

 ਸੰਚਖੇਤ ਵਾਲੀ 108 ਸੰਤ ਬਾਬਾ ਭਾਮ ਸਿੰਘ ਜੀ	 ਸੰਚਖੇਤ ਵਾਲੀ ਸੰਤ ਬਾਬਾ ਫੁਰਮਖ ਸਿੰਘ ਜੀ (ਪਟਿਆਲੇ ਵਾਲੇ)	 ਸੰਚਖੇਤ ਵਾਲੀ ਸੰਤ ਬਾਬਾ ਸਾਧੂ ਸਿੰਘ ਜੀ (ਪਟਿਆਲੇ ਵਾਲੇ)	 ਸੰਚਖੇਤ ਵਾਲੀ ਸੰਤ ਬਾਬਾ ਚੰਡਾ ਸਿੰਘ ਜੀ (ਐਮ੍ਰਿਤਸਰ ਵਾਲੇ)	 ਸੰਚਖੇਤ ਵਾਲੀ ਸੰਤ ਬਾਬਾ ਖਤਰ ਸਿੰਘ ਜੀ (ਬੀਰ ਬਾਬਾ ਉਦਾ ਸਾਹਿਬ ਵਾਲੇ)
--	---	--	---	---

ਮਿਤੀ 11 ਦਸੰਬਰ 2011 (26 ਮੱਘਰ) ਦਿਨ ਐਤਵਾਰ ਨੂੰ

ਸਲਾਨਾ ਜੋੜ ਮੇਲਾ

ਸੰਤ ਬਾਬਾ ਚਰਨ ਸਿੰਘ ਜੀ ਬੀਰ ਸਾਹਿਬ ਵਾਲਿਆ ਦੀ ਸਰਪ੍ਰਸਤੀ ਹੇਠ ਉਹਨਾਂ ਦੇ ਸਪੱਰਕ ਜਥੇਦਾਰ ਬਾਬਾ ਹੀਰਾ ਸਿੰਘ ਜੀ ਰੂਪ ਨਿਵਾਰਨ ਸਮਾਧ ਝੁਲਣੇ ਮਹਿਲ, ਠੱਠੀ ਖਾਰਾ (ਤਰਨ ਤਾਰਨ) ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਕਤੀ ਸ਼ਰਧਾ ਅਤੇ ਸ਼੍ਰਮ ਥਾਮ ਨਾਲ ਮਨਾਇਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥

ਕੁਰੂ ਪਿਆਰੀ ਸਾਧ ਸੰਗਤ ਜੀਓ !

ਇਸ ਪਵਿੱਤਰ ਅਨੁਸ਼ਠਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ੭ ਸਾਲ ੭ ਮਹੀਨੇ ੭ ਦਿਨ ਰਹੇ, ਜੇ ਕਿ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ ਤਾਂ ਚਾਹ ਵੇਲੇ ਇਥੇ ਆ ਕੇ ਖਿਸਰਾਮ ਕਰਦੇ ਸਨ।

ਸ੍ਰੀ ਦਰਬਾਰ ਸਾਹਿਬ ਜੀ ਦੀ ਨਵੀਂ ਬਿਲਡਿੰਗ ਦੀ ਕਾਰ ਸੇਵਾ ਚਲ ਰਹੀ ਹੈ। ੨੪ ਘੰਟੇ ਗੁਰੂ ਕਾ ਲੰਗਰ ਵਰਤਦਾ ਹੈ। ਸਮੂਹ ਸੰਗਤਾਂ ਨੂੰ ਬੋਨਤੀ ਹੈ ਕਿ ਸੇਵਾ ਦੇ ਇਸ ਮਹਾਨ ਕੁੰਭ ਵਿਚ ਤਨ, ਮਨ, ਧਨ ਨਾਲ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਆਪਣਾ ਜੀਵਨ ਸਦਕਾ ਕਰੋ ਜੀ।

ਇਸ ਮਹਾਨ ਸਮਾਗਮ ਵਿਚ ਸੰਤ ਮਹਾਂਪੁਰਸ਼ ਅਤੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਰਹੀਆਂ ਹਨ।

ਸੰਤ ਜਥੇਦਾਰ ਬਾਬਾ ਸਿੰਘ ਜੀ ਪੁਰਾਣਾ ਚੱਕ ਵਾਲੇ ਸਾਹਿਬ, ਬਾਬੀ ਸੁਕਨਿਦਰ ਸਿੰਘ ਜੀ ਦਾ ਵਾਲੀ ਜੀਓ, ਬਾਬੀ ਸਤਨਾਮ ਸਿੰਘ ਜੀ ਪੰਜ ਪਿਆਰੇ ਸਟੇਜ ਮੈਂਬਰਾਂ ਹੋਣਗੇ, ਬਾਬੀ ਕੁਲਦੇਵ ਸਿੰਘ ਜੀ ਖੰਡੌਲੀ ਦਾ ਵਾਲੀ ਜੀਓ, ਬਾਬੀ ਗੁਰਨਾਮ ਸਿੰਘ ਜੀ ਕਾਬਲਤ ਪੰਚਕੋਲੀ ਜਥਾ ਵਿਠੇਚਪੁਰ, ਬਾਬੀ ਮਨਜੋਤ ਸਿੰਘ ਚੜ੍ਹਦੀ ਰਾਹੀਂ ਝੁਲਣੇ ਮਹਿਲ ਝੁੱਟਬਾਲ ਦੇ ਮੈਚ ਠੱਠੀ, ਤਰਨ ਤਾਰਨ, ਖਾਰਾ ਅਤੇ ਰਮਾਣਾ ਦੇ ਦਰਮਿਆਨ 10/12/2011 ਦਿਨ ਸ਼ਨੀਵਾਰ ਨੂੰ ਕਰਵਾਏ ਜਾਣਗੇ। ਝੁਲਣੇ ਮਹਿਲ ਯੂਥ ਵੈਲਫੇਅਰ ਅਤੇ ਸਪੋਰਟਸ ਕਲੱਬ ਵੱਲੋਂ ਕਬੱਡੀ ਦੇ ਮੈਚ ਮਾਣੋਚਾਹਲ ਅਤੇ ਕੋਟ ਧਰਮ ਚੰਦ ਦੇ ਦਰਮਿਆਨ 11/12/2011 ਦਿਨ ਐਤਵਾਰ ਨੂੰ ਕਰਵਾਏ ਜਾਣਗੇ।

ਪ੍ਰੋਗਰਾਮ: ਮਿਤੀ 9 ਦਸੰਬਰ 2011 ਦਿਨ ਸ਼ੁਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਅਰੰਭ ਹੋਣਗੇ।
ਮਿਤੀ 11 ਦਸੰਬਰ 2011 ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਦੇ ਭੋਗ ਸਵੇਰੇ 10 ਵਜੇ ਪੈਣਗੇ।

 ਬਾਬਾ ਚਰਨ ਸਿੰਘ ਜੀ (ਬੀਰ ਸਾਹਿਬ ਵਾਲੇ)	<h2 style="color: white;">ਜਲੇਬਾਂ ਦਾ ਲੰਗਰ ਅੱਤੁੱਟ ਵਰਤੇਗਾ</h2> <p style="color: white;">ਨੋਟ: ਸਟੇਜ ਸੈਕਟਰੀ ਦੀ ਆਗਿਆ ਤੋਂ ਬਿਨਾ ਸਟੇਜ ਤੇ ਬੋਲਣ ਦਾ ਸਮਾਂ ਨਹੀਂ ਮਿਲੇਗਾ।</p> <p style="color: white;">ਕੁਰੂ ਪੰਚ ਦੇ ਵਾਸ - ਜਥੇਦਾਰ ਬਾਬਾ ਹੀਰਾ ਸਿੰਘ ਜੀ ਝੁਲਣੇ ਮਹਿਲ ਵਾਲੇ ਸਮੂਹ ਨਿਵਾਰਨ ਸਮਾਧ ਝੁਲਣੇ ਮਹਿਲ ਠੱਠੀ ਖਾਰਾ, ਸਿਲਾ ਤਰਨ ਤਾਰਨ</p> <p style="color: white;">ਮੋਬਾਈਲ: 98723-34093, 98766-88591, 98760-70870 ਫੋਨ: 01852-238043 www.babacharansinghjihkalsatrust.com</p> <p style="color: white;">Hi-Tek Infosys Computer Education, Main Sultanwind Road, Amritsar. Ph.: 98153-80700</p>	 ਜਥੇਦਾਰ ਬਾਬਾ ਹੀਰਾ ਸਿੰਘ ਜੀ (ਝੁਲਣੇ ਮਹਿਲ ਵਾਲੇ)
--	--	---

PTU Learning Centre
Near Sri Guru Harkrishan Public School,
Jandiala Road, Tarn Taran. Ph.: 76962-20664

Ptd. by : Sukhmani Arts, Asr # 98556-66388, 98146-36220

ਇਕ ਹੋਰ ਇਸਤਿਹਾਰ।



‘ਸਰੋਵਰ’ ਦੀ ਇੱਕ ਬਾਹੀ ‘ਤੇ ਉਸਰਿਆ ਗੁੰਬਦਦਾਰ ਛੱਤ ਵਾਲਾ ਨਿਕੜਾ ਜਿਹਾ ਕਮਰਾ। ਪਿੱਛੇ ਡੇਰੇਦਾਰ ਦਾ
ਚੁਬਾਰਾ ਨਜ਼ਰ ਆ ਰਿਹਾ ਹੈ।



ਕੰਧ (ਝੁਲਣੇ ਮਹਿਲ?) ਨੂੰ ਚੜ੍ਹਦੀਆਂ ਪੌੜੀਆਂ।



ਇਮਾਰਤ ਵਾਲੇ ਪਾਸੇ ਉਸਾਰੀ ਹੋਈ ਦੂਜੀ ਕੰਧ (ਝੁਲਣਾ ਮਹਿਲ?)।



ਗੁੰਬਦਦਾਰ ਚਬੂਤਰੇ ਨੂੰ ਛੋਟੀਆਂ ਇੱਟਾਂ ਲੱਗੀਆਂ ਦਿਖਾਈ ਦੇ ਰਹੀਆਂ ਹਨ।



ਛੋਟੀਆਂ ਇੱਟਾਂ ਦੇ ਲੱਗੇ ਹੋਣ ਦਾ ਇੱਕ ਹੋਰ ਪ੍ਰਮਾਣ।



ਬਾਹਰਲੇ ਪਾਸਿਓਂ ਕੈਨੋਪੀ ਵਾਲੀ ਕੰਧ ਦੀ ਫੋਟੋ।



‘ਝੁਲਣੇ ਮਹਿਲ’ ਦਾ ਇੱਕ ਹੋਰ ਮਨਜ਼ਰ। ਪਿੱਛੇ ਦੇ ਨਿਸ਼ਾਨ ‘ਸਾਹਿਬ’ ਦਾ ਜੁੱਟ ਦਿਖਾਈ ਦੇ ਰਿਹਾ ਹੈ।



ਇਕ ਨੌਜਵਾਨ ਮੁੱਖ ਇਮਾਰਤ ਵਾਲੇ ਪਾਸੇ ਦੀ ਕੰਧ (ਝੁਲਣੇ ਮਹਿਲ?) ਨੂੰ ਹਿਲਾਉਣ ਦਾ ਅਸਫਲ ਯਤਨ ਕਰਨ ਉਪਰੰਤ।



ਕੰਧ (ਝੁਲਣੇ ਮਹਿਲ?)।



ਕੈਨੋਪੀ ਵਾਲੀ ਕੰਧ ਦੀ ਇੱਕ ਹੋਰ ਫੋਟੋ।



ਕੇਸਰੀ ਪਟਕੇ ਵਾਲਾ ਸੇਵਾਦਾਰ ਅੱਖਾਂ ਮੂੰਦ ਕੇ ਤੇ ਹੱਥ ਜੋੜ ਕੇ ਕੰਧ ਉੱਤੇ ਬੈਠਿਆਂ ਨੂੰ ਪੰਜ ਵਾਰ 'ਸਤਿ ਨਾਮ ਵਾਹਿਗੁਰੂ' ਕਹਿਣ ਦਾ ਆਦੇਸ਼ ਦੇ ਰਿਹਾ ਹੈ।



ਦੋਵੇਂ ਹੱਥਾਂ ਨਾਲ ਪੂਰਾ ਜ਼ੋਰ ਲਾ ਕੇ ਕੰਧ ਨੂੰ ਝਟਕੇ ਦਿੰਦਾ ਹੋਇਆ 'ਸੇਵਾਦਾਰ'।



ਪਿੰਡ ਠੱਠੀ ਵੱਲ ਮੁਖ-ਮਾਰਗ ਉੱਤੇ ਉਸਾਰਿਆ ਹੋਇਆ ਗੇਟ।



ਮਾਰਗ-ਸੂਚਕ ਬੋਰਡ। 'ਸਮਾਧ' ਸ਼ਬਦ ਉੱਤੇ ਪੇਂਟ ਥੱਪਿਆ ਹੋਇਆ ਹੈ।



ਮੁੱਖ ਹਾਲ ਵਿੱਚ ਸੰਗਮਰਮਰ ਦੀ ਪਾਲਕੀ ਹੇਠ ਸਮਾਧ ਹੈ ਜਾਂ ਗੁ: ਗ੍ਰੰਥ ਦਾ ਪ੍ਰਕਾਸ਼? ਸੁੱਧਾਲੂ ਬਿਨਾਂ ਜਾਣੇ ਮਾਇਆ ਭੇਟ ਕਰਕੇ ਸੁੱਧਾ ਦੇ ਫੁੱਲ ਚੜ੍ਹਾ ਰਹੇ ਹਨ!